

ਕਿੰਝ ਪ੍ਰਤਿਕਿਰਿਆ ਕੀਤੀ ਜਾਵੇ ਜਦੋਂ ਬੰਦੂਕਧਾਰੀ ਤੁਹਾਡੇ ਆਲੇ-ਦੁਆਲੇ ਮੌਜੂਦ ਹੋਵੇ

ਛੇਤੀ ਆਪਣੀ ਜ਼ਿੰਦਗੀ ਬਚਾਉਣ ਦਾ ਸਭ ਤੋਂ ਵਾਜਬ ਤਰੀਕਾ ਲੱਭੋ। ਬੰਦੂਕਧਾਰੀ ਮੌਜੂਦ ਹੋਣ ਦੀ ਸਥਿਤੀ ਦੇ ਦੌਰਾਨ ਗਾਹਕਾਂ ਅਤੇ ਕਲਾਇੰਟਾਂ ਦੁਆਰਾ ਕਰਮਚਾਰੀਆਂ ਅਤੇ ਪ੍ਰਬੰਧਕਾਂ ਵੱਲੋਂ ਵਿਖਾਏ ਗਏ ਤਰੀਕੇ ਦੀ ਪਾਲਣਾ ਕਰਨ ਦੀ ਸੰਭਾਵਨਾ ਹੁੰਦੀ ਹੈ।

1. ਭੱਜੋ

- ਬੱਚ ਕੇ ਨਿਕਲਣ ਦਾ ਰਸਤਾ ਅਤੇ ਯੋਜਨਾ ਧਿਆਨ 'ਚ ਰੱਖੋ
- ਆਪਣੀਆਂ ਚੀਜ਼ਾਂ ਪਿੱਛੇ ਛੱਡ ਦਿਓ
- ਆਪਣੇ ਹੱਥਾਂ ਨੂੰ ਦਿੱਸਣਯੋਗ ਰੱਖੋ

2. ਲੁਕੋ

- ਬੰਦੂਕਧਾਰੀ ਦੀ ਨਜ਼ਰ ਤੋਂ ਪਰੇ ਕਿਸੇ ਥਾਂ 'ਤੇ ਲੁਕੋ
- ਆਪਣੀ ਲੱਕਣ ਦੀ ਥਾਂ 'ਤੇ ਪ੍ਰਵੇਸ਼ ਨੂੰ ਰੋਕੋ ਅਤੇ ਦਰਵਾਜ਼ਿਆਂ 'ਤੇ ਤਾਲਾਂ ਲਗਾਓ

3. ਲੜੋ

- ਅਖੀਰਲੇ ਸਹਾਰੇ ਅਤੇ ਸਿਰਫ ਤੁਹਾਡੀ ਜ਼ਿੰਦਗੀ ਨੂੰ ਸਾਫ਼ਤੌਰ 'ਤੇ ਖਤਰਾ ਹੋਣ 'ਤੇ
- ਬੰਦੂਕਧਾਰੀ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰੋ
- ਸਰੀਰਕ ਹਮਲਾ ਕਰੋ ਅਤੇ ਸਕ੍ਰਿਮ ਕਰੋ ਬੰਦੂਕਧਾਰੀ 'ਤੇ ਚੀਜ਼ਾਂ ਸੁੱਟੋ

ਜਦੋਂ ਸੁਰੱਖਿਅਤ ਹੋਵੋ ਤਾਂ 911 'ਤੇ ਕਾਲ ਕਰੋ

ਮੌਕੇ 'ਤੇ ਸੁਰੱਖਿਆ
ਬਲ ਪਹੁੰਚਣ 'ਤੇ ਕਿੰਝ ਪ੍ਰਤਿਕਿਰਿਆ ਕਰਨੀ ਚਾਹੀਦੀ ਹੈ

1. ਕਨੂੰਨੀ ਏਜੰਸੀ ਆਉਣ 'ਤੇ ਤੁਹਾਨੂੰ ਕਿੰਝ ਪ੍ਰਤਿਕਿਰਿਆ ਕਰਨੀ ਚਾਹੀਦੀ ਹੈ:

- ਸ਼ਾਂਤ ਰਹੋ ਅਤੇ ਅਫ਼ਸਰਾਂ ਦੀਆਂ ਹਿਦਾਇਤਾਂ ਦੀ ਪਾਲਣਾ ਕਰੋ
- ਫ਼ੋਰਨ ਹੱਥ ਉੱਪਰ ਕਰੋ ਅਤੇ ਉਂਗਲਾਂ ਨੂੰ ਫੈਲਾਓ
- ਹਰ ਸਮੇਂ ਆਪਣੇ ਹੱਥਾਂ ਨੂੰ ਦਿੱਸਣਯੋਗ ਰੱਖੋ
- ਅਫ਼ਸਰਾਂ ਵੱਲ ਤੇਜ਼ੀ ਨਾਲ ਜਾਣ ਤੋਂ ਬਚੋ ਜਿਵੇਂ ਸੁਰੱਖਿਆ ਲਈ ਉਨ੍ਹਾਂ ਕੋਲ ਰਹਿਣ ਦੀ ਕੋਸ਼ਿਸ਼ ਕਰਨਾ
- ਇਸ਼ਾਰਾ ਕਰਨ, ਚੀਕਣ ਅਤੇ/ਜਾਂ ਲਲਕਾਰੇਆਂ ਤੋਂ ਬਚੋ
- ਬਾਹਰ ਨਿਕਲਦੇ ਹੋਏ ਮਦਦ ਜਾਂ ਦਿਸ਼ਾ ਬਾਰੇ ਅਫ਼ਸਰਾਂ ਨੂੰ ਪੁੱਛਣ ਲਈ ਨਾ ਰੁਕੋ, ਬਸ ਉਸੇ ਦਿਸ਼ਾ 'ਚ ਅੱਗੇ ਵੱਧੋ

2. ਜਾਣਕਾਰੀ ਜੇ ਤੁਹਾਨੂੰ ਸੁਰੱਖਿਆ ਬਲ ਜਾਂ 911 ਓਪਰੇਟਰ ਨੂੰ ਦੇਣੀ ਚਾਹੀਦੀ ਹੈ:

- ਪੀੜਤਾਂ ਅਤੇ ਬੰਦੂਕਧਾਰੀ ਦੀ ਥਾਂ
- ਬੰਦੂਕਧਾਰੀਆਂ ਦੀ ਸੰਖਿਆ, ਜੇਕਰ ਇਕ ਤੋਂ ਵੱਧ ਹਨ
- ਬੰਦੂਕਧਾਰੀਆਂ ਦਾ ਭੌਤਿਕ ਬਿਓਰਾ
- ਬੰਦੂਕਧਾਰੀਆਂ ਕੋਲ ਮੌਜੂਦ ਹਥਿਆਰਾਂ ਦੀ ਸੰਖਿਆ ਅਤੇ ਕਿਸਮ
- ਥਾਂ 'ਤੇ ਸੰਭਾਵੀ ਪੀੜਤਾਂ ਦੀ ਸੰਖਿਆ

ਕਾਰਜ ਅਸਥਾਨ 'ਤੇ ਸੰਭਾਵੀ
ਹਿੰਸਾ ਦੇ ਸੰਕੇਤਾਂ ਨੂੰ ਪਛਾਣਨਾ

ਸਕ੍ਰਿਮ ਬੰਦੂਕਧਾਰੀ ਮੌਜੂਦਾ ਜਾਂ ਪੂਰਬਲਾ ਕਰਮਚਾਰੀ ਹੋ ਸਕਦਾ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਕਰਮਚਾਰੀ ਸੰਭਾਵੀ ਤੌਰ 'ਤੇ ਹਿੰਸਕ ਵਿਹਾਰ ਦਾ ਪਰਦਰਸ਼ਨ ਕਰਦਾ ਹੈ ਤਾਂ ਆਪਣੇ ਮਾਨਵ ਸੰਸਾਧਨ ਵਿਭਾਗ ਨੂੰ ਸੂਚਤ ਕਰੋ। ਸੰਭਾਵੀ ਤੌਰ 'ਤੇ ਹਿੰਸਕ ਵਿਹਾਰ ਦੇ ਸੰਕੇਤਾਂ 'ਚ ਇਨ੍ਹਾਂ 'ਚੋਂ ਕੋਈ ਇਕ ਜਾਂ ਵੱਧ ਸ਼ਾਮਲ ਹੋ ਸਕਦੇ ਹਨ:

- ਸ਼ਰਾਬ ਜਾਂ ਗੈਰ-ਕਨੂੰਨੀ ਨਸ਼ੀਲੀ ਦਵਾਈਆਂ ਦੀ ਵਰਤੋਂ 'ਚ ਵਾਧਾ
- ਕੋਈ ਕਾਰਨ ਦੱਸੇ ਬਿਨਾਂ ਗੈਰ-ਹਾਜ਼ਰੀ, ਅਤੇ/ਜਾਂ ਨਗੱਲੀਆਂ ਭੌਤਿਕ ਸ਼ਿਕਾਇਤਾਂ 'ਚ ਵਾਧਾ
- ਉਦਾਸੀ/ਵਾਪਸੀ ਦੇ ਲੱਛਣ
- ਮਿਜ਼ਾਜ 'ਚ ਰੰਭੀਰ ਬਦਲਾਵਾਂ, ਅਤੇ ਸਾਫ਼ਤੌਰ 'ਤੇ ਵਿਚਲਿਤ ਜਾਂ ਜਜ਼ਬਾਤੀ ਪ੍ਰਤਿਕਿਰਿਆਵਾਂ 'ਚ ਵਾਧਾ
- ਘਰ ਦੀਆਂ ਸਮੱਸਿਆਵਾਂ ਬਾਰੇ ਜ਼ਿਆਦਾ ਗੱਲ ਕਰਨਾ
- ਹਿੰਸਾ, ਹਥਿਆਰਾਂ, ਅਤੇ ਹੋਰ ਖਤਰਨਾਕ ਸ਼ਸਤਰਾਂ ਅਤੇ ਹਿੰਸਕ ਅਪਰਾਧਾਂ ਬਾਰੇ ਬੇਲੋੜੀ ਟਿੱਪਣੀਆਂ ਕਰਨ 'ਚ ਵਾਧਾ

